



ਪਿਆਰੇ ਬਲੂ ਜੇ ਪਰਿਵਾਰ ਅਤੇ ਘਰ ਵਿਖੇ ਦੇਖਭਾਲ ਕਰਨ ਵਾਲੇ ਬਾਲਗ,

ਅਸੀਂ ਸਾਰੇ ਤੁਹਾਡੇ ਲਈ ਇੱਕ ਦਿਲੋਂ ਨਵੇਂ ਸਾਲ ਨੂੰ ਵਧਾਉਣਾ ਚਾਹੁੰਦੇ ਹਾਂ! ਅਸੀਂ ਤੁਹਾਡੇ ਸਕੂਲ ਪਰਿਵਾਰਾਂ ਵਜੋਂ, ਤੁਹਾਡੇ ਸਬਰ ਅਤੇ ਸਹਾਇਤਾ ਲਈ, ਇਸ ਸਾਲ ਸਕੂਲ ਵਾਪਸ ਆਉਣ ਦੀ ਸੱਚਮੁੱਚ ਕੋਸ਼ਿਸ਼ ਕਰਨ ਦੌਰਾਨ ਤੁਹਾਡਾ ਅਵਿਸ਼ਵਾਸਯੋਗ ਧੰਨਵਾਦੀ ਵੀ ਮਹਿਸੂਸ ਕਰ ਰਹੇ ਹਾਂ।

ਪਿਛਲੇ ਹਫ਼ਤੇ ਸਾਡੇ ਕੋਲ ਵਿਦਿਆਰਥੀਆਂ ਲਈ ਚਾਰ ਦਿਨ ਬੰਦ ਹੋ ਗਏ ਹਨ, ਅਤੇ ਇਸ ਸਮੇਂ ਦੌਰਾਨ, ਅਸੀਂ ਇੱਕ ਅਮਲੇ ਵਜੋਂ, ਸਰੀਰਕ ਤੌਰ 'ਤੇ, ਸਾਡੇ ਸਕੂਲ ਨੂੰ ਰਿਪੋਰਟ ਕਰਨ ਦੇ ਅਯੋਗ ਵੀ ਸੀ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ 10 ਜਨਵਰੀ ਨੂੰ ਸਕੂਲ ਦੇ ਮੁੜ ਸ਼ੁਰੂ ਹੋਣ ਦੀ ਤਿਆਰੀ ਵਿੱਚ ਰੁੱਝੇ ਹੋਏ ਹਾਂ।

ਇਸ ਪਿਛਲੇ ਹਫ਼ਤੇ ਦੌਰਾਨ, ਅਮਲਾ ਲੋੜ ਪੈਣ 'ਤੇ ਅਸਥਾਈ ਸਕੂਲ ਬੰਦ ਹੋਣ ਦੀ ਸੰਭਾਵਨਾ ਦੀ ਤਿਆਰੀ ਵੀ ਕਰ ਰਿਹਾ ਹੈ। ਇਸ ਵਿੱਚ ਇੱਕ ਕਲਾਸਰੂਮ, ਇੱਕੋ ਸਮੇਂ ਕਈ ਕਲਾਸਰੂਮ, ਜਾਂ ਥੋੜ੍ਹੇ ਸਮੇਂ ਲਈ ਪੂਰੇ ਸਕੂਲ ਵਿੱਚ ਵੀ ਸ਼ਾਮਲ ਹੋ ਸਕਦੇ ਹਨ।

ਸਾਡਾ ਅਮਲਾ ਇਸ ਹਫ਼ਤੇ ਈਮੇਲ, ਫੋਨ ਕਾਲਾਂ ਅਤੇ/ਜਾਂ ਲਗਭਗ ਰਾਹੀਂ ਤੁਹਾਡੇ ਕੋਲ ਪਹੁੰਚ ਗਿਆ ਹੈ। ਹਰੇਕ ਡਿਵੀਜ਼ਨ ਸੋਮਵਾਰ ਤੱਕ ਇੱਕ ਸਰਵੇਖਣ ਘਰ ਭੇਜੇਗੀ ਜਿਸ ਨੂੰ ਪੂਰਾ ਕਰਨ ਲਈ ਸਾਨੂੰ ਸੱਚਮੁੱਚ ਤੁਹਾਨੂੰ ਲੋੜ ਹੈ। ਇਹ ਸਰਵੇਖਣ ਸਾਨੂੰ ਪਰਿਵਾਰਕ ਲੋੜਾਂ ਨੂੰ ਜਾਣਨ ਵਿੱਚ ਮਦਦ ਕਰੇਗਾ ਜੇ ਸਾਡੇ ਕੋਲ ਕਲਾਸਰੂਮ(ਆਂ) ਜਾਂ ਇੱਥੋਂ ਤੱਕ ਕਿ ਸਾਡੇ ਪੂਰੇ ਸਕੂਲ ਦਾ ਫੰਕਸ਼ਨਲ ਕਲੋਜ਼ਰ ਹੋਵੇ। ਜੇ ਇਸ ਸਰਵੇਖਣ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੇ ਬੱਚੇ ਦੇ ਅਧਿਆਪਕ ਨਾਲ ਸੰਪਰਕ ਕਰੋ।

ਰਿਮੋਟ ਲਰਨਿੰਗ ਰਾਹੀਂ ਆਪਣੇ ਬੱਚੇ ਦੀ ਸਿੱਖਿਆ ਜਾਰੀ ਰੱਖਣ ਲਈ, ਸਾਨੂੰ ਤੁਹਾਨੂੰ ਆਪਣੇ ਬੱਚੇ ਦੇ ਸੀਸਾਵ ਜਾਂ ਗੂਗਲ ਕਲਾਸਰੂਮ ਖਾਤੇ ਨਾਲ ਜਾਂਚ ਕਰਨ ਦੀ ਲੋੜ ਹੈ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਦੇ ਅਧਿਆਪਕ ਕੋਲ ਤੁਹਾਡਾ ਸਰਗਰਮ ਈਮੇਲ ਪਤਾ ਹੈ। ਰਿਮੋਟ ਲਰਨਿੰਗ ਸਕੂਲ ਬੰਦ ਹੋਣ ਦੀ ਸੂਰਤ ਵਿੱਚ ਆਹਮਣੇ-ਸਾਹਮਣੇ ਦੀ ਹਿਦਾਇਤ ਦੀ ਥਾਂ ਲਵੇਗੀ। ਤੁਸੀਂ ਸਾਡੇ ਅਮਲੇ ਦੇ ਈਮੇਲ ਪਤੇ ਇੱਥੇ ਲੱਭ ਸਕਦੇ ਹੋ

ਇਸ ਪਿਛਲੇ ਹਫ਼ਤੇ ਦੌਰਾਨ, ਅਸੀਂ ਅਮਲੇ ਅਤੇ ਵਿਦਿਆਰਥੀਆਂ ਵਾਸਤੇ ਆਪਣੀਆਂ ਸਿਹਤ ਅਤੇ ਸੁਰੱਖਿਆ ਰੁਟੀਨਾਂ ਦੀ ਸਮੀਖਿਆ ਕਰ ਰਹੇ ਹਾਂ। ਕਿਰਪਾ ਕਰਕੇ ਨਿਮਨਲਿਖਤ ਕਰਕੇ ਸਾਨੂੰ ਖੁੱਲ੍ਹੇ ਰਹਿਣ ਵਿੱਚ ਮਦਦ ਕਰਨ ਵਿੱਚ ਆਪਣਾ ਯੋਗਦਾਨ ਨਿਰਧਾਰਤ ਕਰੋ

- ਦਫਤਰ ਦਾ ਅਮਲਾ ਉਮੀਦ ਕੀਤੀਆਂ ਸੁਰੱਖਿਆ ਪ੍ਰਕਿਰਿਆਵਾਂ ਨਾਲ ਸਵੇਰ ਦੀਆਂ ਵਾਰ-ਵਾਰ ਘੋਸ਼ਣਾਵਾਂ ਕਰੇਗਾ
- ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਕੋਲ ਇੱਕ ਵਧੀਆ ਫਿੱਟ ਮਾਸਕ ਹੈ, ਅਤੇ ਉਹਨਾਂ ਨੂੰ, ਰੋਜ਼ਾਨਾ, ਸਕੂਲ ਦੇ ਦਿਨ ਦੌਰਾਨ ਇਸਨੂੰ ਪਹਿਨਣ ਦੀ ਮਹੱਤਤਾ ਨੂੰ ਯਾਦ ਕਰਵਾਓ
- ਸਕੂਲ ਜਾਣ ਲਈ ਤੁਹਾਡਾ ਬੱਚਾ ਲਾਜ਼ਮੀ ਤੌਰ 'ਤੇ ਸਿਹਤਮੰਦ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਉਹਨਾਂ ਲੱਛਣਾਂ ਦੀ ਇੱਕ ਚੈੱਕਲਿਸਟ ਵਾਸਤੇ ਇੱਥੇ ਜਾਓ ਜੋ ਇਹ ਦਰਸਾਉਂਦੀ ਹੈ ਕਿ ਤੁਹਾਡੇ ਬੱਚੇ ਨੂੰ ਸਕੂਲ ਨਹੀਂ ਜਾਣਾ ਚਾਹੀਦਾ ਹੈ <https://www.k12dailycheck.gov.bc.ca/healthcheck?execution=e1s1>
- ਜੇ ਨਹੀਂ ਤਾਂ ਕਿਰਪਾ ਕਰਕੇ ਉਹਨਾਂ ਨੂੰ ਘਰ ਰੱਖੋ ਅਤੇ ਸਕੂਲ ਦੀ ਸੇਫਅਰਾਈਵਲ ਐਪ ਦੀ ਵਰਤੋਂ ਕਰੋ। <https://www.abbyschools.ca/safe-arrival> ਗੈਰਹਾਜ਼ਰੀ ਦੀ ਰਿਪੋਰਟ ਕਰਨ ਲਈ।
- ਆਪਣੇ ਬੱਚੇ ਨੂੰ ਤੁਰੰਤ ਚੁੱਕੇ ਜੇ ਸਾਡਾ ਦਫਤਰ ਤੁਹਾਨੂੰ ਕਾਲ ਕਰੇ ਕਿਉਂਕਿ ਉਹ ਬਿਮਾਰ ਹਨ
- ਮਾਪੇ ਹੋਣ ਦੇ ਨਾਤੇ, ਕਿਰਪਾ ਕਰਕੇ ਆਪਣੇ ਬੱਚੇ ਦੇ ਕਲਾਸਰੂਮ ਦੇ ਦਰਵਾਜ਼ੇ ਕੋਲ ਇਕੱਠੇ ਨਾ ਹੋਵੋ ਅਤੇ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਛੱਡ ਦਿਓ। ਗੱਲਬਾਤ ਕਰਨ ਲਈ ਹੋਰ ਬਾਲਗਾਂ ਨਾਲ ਇਕੱਠੇ ਨਾ ਹੋਵੋ। ਕਿਰਪਾ ਕਰਕੇ ਸੋਚ ਸਮੱਰਥਾ ਅਤੇ ਸਾਡੇ ਸਾਥੀਆਂ ਨੂੰ ਸਹਾਇਤਾ ਮਾਰੋ।
- ਵਿਦਿਆਰਥੀ ਛੋਟੇ ਗਰੁੱਪਾਂ ਵਿੱਚ ਇਮਾਰਤ ਵਿੱਚ ਦਾਖਲ ਹੋਣਗੇ, ਆਪਣੇ ਹੱਥਾਂ ਨੂੰ ਧੋਣ/ਸੈਨੀਟਾਈਜ਼ ਕਰਨਗੇ, ਅਤੇ ਆਪਣਾ ਨਿੱਜੀ ਸਮਾਨ ਦੂਰ ਰੱਖਣਗੇ
- ਅਸੀਂ ਬੱਚਿਆਂ ਵਿਚਕਾਰ ਵੱਧ ਤੋਂ ਵੱਧ ਜਗ੍ਹਾ ਬਣਾਉਣ ਲਈ ਕੰਮ ਕਰ ਰਹੇ ਹਾਂ
- ਅਸੀਂ ਸਾਰੀਆਂ ਅਸੈਂਬਲੀਆਂ ਅਤੇ ਅਮਲੇ ਦੀਆਂ ਮੀਟਿੰਗਾਂ ਲਗਭਗ ਜਾਰੀ ਰੱਖਦੇ ਹਾਂ
- ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਜਨਵਰੀ ਦੇ ਮਹੀਨੇ ਲਈ ਨਹੀਂ ਹੋਣਗੀਆਂ, ਅਤੇ ਸੰਭਵ ਤੌਰ 'ਤੇ ਇਸ ਤੋਂ ਅੱਗੇ। ਇਸ ਵਿੱਚ ਸ਼ਤਰੰਜ ਕਲੱਬ ਵੀ ਸ਼ਾਮਲ ਹੈ।
- ਇਮਾਰਤ ਵਿੱਚ ਆਉਣ ਵਾਲੇ ਸਾਰੇ ਸੈਲਾਨੀ ਵਿਦਿਆਰਥੀਆਂ ਨਾਲ ਸਿੱਧੇ ਵਿਦਿਆਰਥੀ ਸਿੱਖਣ 'ਤੇ ਕੰਮ ਕਰਨ ਵਾਲਿਆਂ ਤੱਕ ਸੀਮਤ ਹੋਣਗੇ। ਨਤੀਜੇ ਵਜੋਂ, ਅਸੀਂ ਆਪਣੀ ਸਕੂਲ ਸੈਟਿੰਗ ਵਿੱਚ ਹੇਠ ਲਿਖੇ ਗਰੁੱਪਾਂ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ।
 - ਮਾਪੇ ਵਲੰਟੀਅਰ, ਸਾਡੇ ਸ਼ਾਨਦਾਰ ਦੁਪਹਿਰ ਦੇ ਸਮੇਂ ਸੁਪਰਵਾਈਜ਼ਰਾਂ, ਅਤੇ ਵਲੰਟੀਅਰਾਂ ਤੋਂ ਇਲਾਵਾ, ਜੋ ਇਸ ਪਿਛਲੇ ਸਾਲ ਸਾਡੇ ਨਾਲ ਲਗਾਤਾਰ ਕੰਮ ਕਰ ਰਹੇ ਹਨ
 - ਪੀਏਸੀ ਨੂੰ 'ਇਨ-ਸਕੂਲ' ਗਤੀਵਿਧੀਆਂ ਅਤੇ ਗਰਮ ਲੰਚ ਆਦਿ ਸ਼ਾਮਲ ਕਰਨਾ।
- ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਰੋਜ਼ਾਨਾ ਨਿਮਨਲਿਖਤ ਚੀਜ਼ਾਂ ਦੇ ਨਾਲ ਸਕੂਲ ਆਉਂਦਾ ਹੈ, ਕਿਉਂਕਿ ਅਸੀਂ ਆਪਣੀ ਇਮਾਰਤ ਵਿੱਚ ਆਉਣ-ਜਾਣ ਵਾਲੇ ਬਾਲਗਾਂ ਨੂੰ ਸੀਮਤ ਕਰ ਰਹੇ ਹਾਂ (ਜੇ ਤੁਹਾਨੂੰ ਕਿਸੇ ਅਮਲੇ ਦੇ ਮੈਂਬਰ ਨਾਲ ਜੁੜਨ, ਆਹਮਣੇ-ਸਾਹਮਣੇ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਉਹਨਾਂ ਨੂੰ ਈਮੇਲ ਕਰੋ ਅਤੇ ਉਹਨਾਂ ਨੂੰ ਈਮੇਲ ਕਰੋ ਅਤੇ ਇੱਕ ਆਹਮਣੇ-ਸਾਹਮਣੇ ਜਾਂ ਵਰਚੁਅਲ ਮੀਟਿੰਗ ਵਾਸਤੇ ਮੁਲਾਕਾਤ ਕਰੋ। ਪਾਣੀ ਦੀ ਪੂਰੀ ਬੋਤਲ

- ਸਿਹਤਮੰਦ ਸਨੈਕ ਅਤੇ ਦੁਪਹਿਰ ਦੇ ਖਾਣੇ ਦੀਆਂ ਚੀਜ਼ਾਂ
- ਪੈਂਟ ਅਤੇ ਜੁਰਾਬਾਂ ਸਮੇਤ ਕੱਪੜਿਆਂ ਦੀ ਤਬਦੀਲੀ (ਵਿਦਿਆਰਥੀ ਇਸ ਸਮੇਂ ਜਿਮ ਲਈ ਨਹੀਂ ਬਦਲਣਗੇ)
- ਬਾਹਰੀ ਪਲੇਟਾਈਮ ਲਈ ਗਰਮ ਕੱਪੜੇ (ਟੋਕ, ਜੈਕੇਟ, ਬੁਟ)

ਸਕੂਲ ਦਾ ਦਿਨ 10 ਜਨਵਰੀ ਨੂੰ ਆਮ ਵਾਂਗ ਸ਼ੁਰੂ ਅਤੇ ਸਮਾਪਤ ਹੋਵੇਗਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਵਿਦਿਆਰਥੀ, ਜਦੋਂ ਤੱਕ ਉਹ ਬਿਮਾਰ ਨਹੀਂ ਹੁੰਦੇ, ਹਾਜ਼ਰ ਰਹਿਣਗੇ।

ਕਿਰਪਾ ਕਰਕੇ ਸਾਡੀ ਸਕੂਲ ਵੈੱਬਸਾਈਟ 'ਤੇ ਜਾਂਚ ਕਰਨਾ ਜਾਰੀ ਰੱਖੋ ਵਾਸਤੇ <https://bluejay.abbyschools.ca/> ਸਾਡੇ ਜ਼ਿਲ੍ਹੇ, ਸਾਡੇ ਸਕੂਲ, ਤੁਹਾਡੇ ਬੱਚੇ ਦੇ ਕਲਾਸਰੂਮ ਅਧਿਆਪਕ ਦੀਆਂ ਕਿਸੇ ਵੀ ਈਮੇਲਾਂ ਵੱਲ ਵਿਸ਼ੇਸ਼ ਧਿਆਨ ਦਿਓ।

ਤੁਹਾਡੀ ਜਾਣਕਾਰੀ ਵਾਸਤੇ

ਜਦੋਂ ਅਸੀਂ ਇਸ ਨਵੇਂ ਸਾਲ ਵਿੱਚੋਂ ਗੁਜ਼ਰਦੇ ਹਾਂ, ਤਾਂ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹਾਂ। ਸਿਹਤਮੰਦ ਰਹੋ, ਅਤੇ ਕਿਰਪਾ ਕਰਕੇ ਆਪਣੇ ਆਪ ਨੂੰ/ਆਪਣੇ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕੇ ਟੀਕਾ ਕਰਨ ਬਾਰੇ ਵਿਚਾਰ ਕਰੋ!

ਮਿਲ ਕੇ, ਅਸੀਂ ਇਸ ਵਿੱਚੋਂ ਲੰਘ ਸਕਦੇ ਹਾਂ।

ਸੁਕਰਗੁਜ਼ਾਰੀ ਨਾਲ,

ਸ਼੍ਰੀਮਤੀ ਕੈਥੀ ਫਲੈਡਾਗਰ, ਪ੍ਰਿੰਸੀਪਲ

ਸ਼੍ਰੀਮਤੀ ਕੇਮ ਸਿੱਧੂ, ਵਾਈਸ ਪ੍ਰਿੰਸੀਪਲ